

satgur da-i-aa karahu har maylu mayray pareetam paraan har raa-i-aa

ਰਾਮਕੀ ਮਹਲ 4] (882-1)	raamkalee mehlaa 4.	Raamkalee, Fourth Mehl:
ਸਗਿਰ ਦੀਏਵਾ ਕਰਹਿ ਹਿਰ ਮਿ ਹੁਮਿਰ ਪਲਾਂ ਪਿਖ ਹਿਰ ਰਿਵੇਏਵਾ]	satgur <u>da</u> -i-aa karahu har maylu mayray pareetam paraan har raa-i-aa.	O True Guru, please be kind, and unite me with the Lord. My Sovereign Lord is the Beloved of my breath of life.
ਹਮ ਚਿਲ ਹੋਈ ਲਾਗ ਗੁਰ ਕਰੀਲ ਜਿ ਸਿ ਹਿਰ ਪਿਬ ਮਿਗੁਪਿਦਕੀਵੇਏਵਾ] 1]	ham chayree ho-ay lagah gur charnee jin har <u>parabh</u> maarag panth <u>dikhaa</u> -i-aa. 1	I am a slave; I fall at the Guru's feet. He has shown me the Path, the Way to my Lord God. 1
ਰਾਮ ਮਿਹਿਰ ਹਿਰ ਨਾਮੁਮਿਨ ਬੀਵੇਏਵਾ]	raam mai har har naam man <u>bhaa</u> -i-aa.	The Name of my Lord, Har, Har, is pleasing to my mind.
ਮਿਹਿਰ ਬਿਨ੍ਹਾਵਰੁਨ ਕੇਲ ਬਿਲ ਮਿਰਿ ਅਪਿਭਵ ਮਿਵਹਿਰ ਸਕੀਵੇਏਵਾ] 1] ਰਿਵਾਉ]	mai har bin avar na ko-ee baylee mayraa pi <u>taa</u> maat <aa> har <u>sakhaa</u>-i-aa. 1 rahaa-o.</aa>	I have no friend except the Lord; the Lord is my father, my mother, my companion. 1 Pause
ਮਿਰੀ ਯੇਕੁਨੀ ਕਨੀਪਿਨੀ ਨ ਰਹਿ ਬਿਨ੍ਹਾ ਪਲਾਂ ਬਿਨ੍ਹਾਦਕੀ ਮਿਰਿ ਮਿਵੇਏਵਾ]	mayray ik <u>khin</u> paraan na raheh bin pareetam bin <u>daykhay</u> mareh mayree maa-i-aa.	My breath of life will not survive for an instant, without my Beloved; unless I see Him, I will die, O my mother!
ਧਨੁਧਨੁਵਫ ਬਿਗ ਗੁਰ ਸਰੀ ਅਵੈ ਹਿਰ ਗੁਰ ਇਮਿਲ ਦਰਸ਼ਨੁਪਵੇਏਵਾ] 2]	Dhan <u>Dhan</u> vad <u>bhaag</u> gur sarnee aa-ay har gur mil <u>darsan</u> paa-i-aa. 2	Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. 2
ਮਿਅਵਰੁਨ ਕੇਲ ਸਵਿਭਵਿਮਿਨ ਹਿਰ ਜਪੁਜ ਪਾਊ ਪਵੇਏਵਾ]	mai avar na ko-ee soojhai boojhai man har jap japa-o japa-i-aa.	I do not know or understand any other within my mind; I meditate and chant the Lord's Chant.
ਨਾਮਹਿਲਾ ਅਪ੍ਰਿਹ ਸਿਨਕਤੀਓਨ ਗਿਸ ਗਿਸ ਨਕ ਵਿਵੇਏਵਾ] 3]	naamheen fireh say naktay <u>tin</u> ghas <u>ghas</u> nak va <u>Dhaa</u> -i-aa. 3	Those who lack the Naam, wander in shame; their noses are chopped off, bit by bit. 3
ਮੋਕਾਊ ਜਿ ਲਵਨ ਜ ਲਵਾਇ ਲਿ ਯਸਾਇਮਿ ਿਰਦ ਅਭਿਰ ਨਾਮੁਵਸ਼ੇਵੇਏਵਾ]	mo ka-o jagjeevan jeevaal lai su-aamee rid <u>antar</u> naam vasaa-i-aa.	O Life of the World, rejuvenate me! O my Lord and Master, enshrine Your Name deep within my heart.
ਨਾਨਕ ਗੁਰੂਗੁਰੂਹਿਪਿਵਿ ਇਮਿਲ ਸਿਗਿਰ ਨਾਮੁਦਾਵੇਏਵਾ] 4] 5]	naanak guroo guroo hai pooraa mil satgur naam <u>Dhi</u> -aa-i-aa. 4 5	O Nanak, perfect is the Guru, the Guru. Meeting the True Guru, I meditate on the Naam. 4 5